

ਕੀ ਜਾਨਵਰਾਂ ਉੱਤੇ ਜੁਲਮ ਕਰਨ ਲਈ ਕੋਈ ਜੁਰਮਾਨੇ ਜਾਂ ਸਜ਼ਾ ਹੈ?

ਜੇ ਕਿਸੇ ਵਿਅਕਤੀ ਨੂੰ ਜਾਣ ਬੁੱਝ ਕੇ ਜੁਲਮ ਜਾਂ ਲਾਪਰਵਾਹੀ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਵਿੱਤੀ ਜੁਰਮਾਨਾ (250 ਪੈਨਲਟੀ ਯੂਨਿਟਸ ਜਾਂ ਕਰੀਬ \$41,000) ਲਗਾ ਸਕਦਾ ਹੈ ਜਾਂ 12 ਮਹੀਨਿਆਂ ਦੀ ਜੇਲ ਹੋ ਸਕਦੀ ਹੈ। ਇਸ ਤੋਂ ਇਲਾਵਾ, ਜੇ ਕੋਈ ਵਿਅਕਤੀ ਕਿਸੇ ਜਾਨਵਰ ਉੱਤੇ ਜੁਲਮ ਜਾਂ ਬੇਰਹਿਮੀਆਂ ਕਰਦਾ ਹੈ, ਜਿਸ ਕਰਕੇ ਜਾਨਵਰ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਗੰਭੀਰ ਤੌਰ 'ਤੇ ਅਯੋਗ ਹੋ ਜਾਂਦਾ ਹੈ, ਤਾਂ ਉਸਨੂੰ ਵਿੱਤੀ ਜੁਰਮਾਨਾ (500 ਪੈਨਲਟੀ ਯੂਨਿਟਸ ਜਾਂ ਕਰੀਬ \$82,000) ਲਗਾ ਸਕਦਾ ਹੈ ਜਾਂ 2 ਸਾਲਾਂ ਦੀ ਜੇਲ ਹੋ ਸਕਦੀ ਹੈ, ਜਾਂ ਬਾਡੀ ਕਾਰਪੋਰੇਟ ਦੇ ਮਾਮਲੇ ਵਿੱਚ, 1200 ਪੈਨਲਟੀ ਯੂਨਿਟ ਦੀ ਸਜ਼ਾ ਹੋ ਸਕਦੀ ਹੈ। ਮੁਕਦਮਾ ਚਲਾਏ ਜਾਣ ਨਾਲ ਇਸ ਬਾਰੇ ਨਿਯੰਤਰਨ ਹੁਕਮ ਵੀ ਜਾਰੀ ਕੀਤੇ ਜਾ ਸਕਦੇ ਹਨ ਕਿ ਲੋਕਾਂ ਨੂੰ ਕਿਸ ਕਿਸਮ ਦੇ ਅਤੇ/ਜਾਂ ਕਿੰਨੇ ਜਾਨਵਰ ਰੱਖਣ ਦੀ ਮਨਜ਼ੂਰੀ ਹੈ ਅਤੇ/ਜਾਂ ਆਪ ਅਪਰਾਧਕ ਸਜ਼ਾ ਹੋ ਸਕਦੀ ਹੈ।

ਜਦੋਂ ਤੁਸੀਂ ਇਨਸਪੈਕਟੋਰੇਟ ਨੂੰ ਸੂਚਿਤ ਕਰਦੇ ਹੋ ਤਾਂ ਕੀ ਹੁੰਦਾ ਹੈ?

- ਸਾਰੀਆਂ ਸੂਚਨਾਵਾਂ ਦੀ ਜਾਂਚ ਕੀਤੀ ਜਾਂਦੀ ਹੈ। ਪਰ, ਬਹੁਤ ਜ਼ਰੂਰੀ ਸੂਚਨਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।
- ਗੋਪਨੀਯਤਾ ਅਧਿਨਿਯਮ ਤਹਿਤ ਤੁਸੀਂ ਸੁਰੱਖਿਅਤ ਹੋ ਅਤੇ ਤੁਹਾਡੇ ਵੇਰਵੇ ਅੱਗੇ ਨਹੀਂ ਦਿੱਤੇ ਜਾਣਗੇ ਅਤੇ ਗੁਪਤ ਬਣੇ ਰਹਿਣਗੇ।
- ਕਿਸੇ ਅਜਿਹੇ ਦੇ ਹੋਣ ਨਾਲ ਮਦਦ ਮਿਲਦੀ ਹੈ ਜਿਸਨਾਲ ਸੰਪਰਕ ਕੀਤਾ ਜਾ ਸਕੇ, ਖਾਸ ਕਰਕੇ ਜੇ ਇੰਸਪੈਕਟਰ ਨੂੰ ਵਧੇਰੀ ਜਾਣਕਾਰੀ ਦੀ ਲੋੜ ਹੋਵੇ ਜਿਵੇਂ ਕਿ ਥਾਂ ਦਾ ਪਤਾ/ਜਾਨਵਰ ਆਦਿ।
- ਗੋਪਨੀਯਤਾ ਦੇਵੇਂ ਤਰਫ ਲਾਗੂ ਹੁੰਦੀ ਹੈ ਅਤੇ ਨਤੀਜੇ ਵਜੋਂ, ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਮਾਮਲੇ ਦੇ ਸਬੰਧ ਵਿੱਚ ਅਪਡੇਟ ਜਾਂ ਨਤੀਜੇ ਮਿਲਣ।



rspcavic.org

03 9224 2222

3 Burwood Highway
Burwood East VIC 3151



ਜਾਨਵਰਾਂ ਉੱਤੇ ਜੁਲਮ ਦੀ ਰੋਕਥਾਮ ਕਰਨ ਲਈ ਰਾਇਲ ਸੁਸਾਇਟੀ (ਵਿਕਟੋਰੀਆ) ABN 56 749 449 191 | ACN 131 965 761


RSPCA ਦੇ ਵਿਕਟੋਰੀਆ ਦੇ ਇੰਸਪੈਕਟਰਾਂ ਨਾਲ ਕਿਵੇਂ ਸੰਪਰਕ ਕੀਤਾ ਜਾਵੇ

ਜੇ ਤੁਹਾਨੂੰ ਲਗਦਾ ਹੈ ਕਿ ਕਿਸੇ ਜਾਨਵਰ ਦਾ ਜੀਵਨ ਤੁਰੰਤ ਖਤਰੇ ਵਿੱਚ ਹੈ, ਤਾਂ ਕ੍ਰਿਪਾ ਕਰਕੇ ਸਾਨੂੰ ਹੁਣੇ 03 9224 2222 ਉੱਤੇ ਫੋਨ ਕਰੋ।

ਤੁਸੀਂ rspcavic.org/report ਉੱਤੇ ਦਿਨ ਵਿੱਚ 24 ਘੰਟੇ ਔਨਲਾਈਨ ਸੂਚਨਾ ਦੇ ਸਕਦੇ ਹੋ।



ਜਾਨਵਰਾਂ ਉੱਤੇ ਜੁਲਮ ਕਰਨਾ
ਕੀ ਹੈ ਅਤੇ
ਇਸਦੀ ਸੂਚਨਾ
ਕਿਵੇਂ ਦਵੇ



ਵਿਕਟੋਰੀਆ ਵਿੱਚ, ਜਾਨਵਰਾਂ ਉੱਤੇ ਜ਼ੁਲਮ ਕਾਨੂੰਨ ਦੁਆਰਾ ਪਰਿਭਾਸ਼ਤ ਹੈ (ਜਾਨਵਰਾਂ ਉੱਤੇ ਜ਼ੁਲਮ ਦੀ ਰੋਕਥਾਮ ਦਾ ਅਧਿਨਿਯਮ 1986)। ਪਰ, ਜਾਨਵਰਾਂ ਨਾਲ ਵਿਹਾਰ ਕਿਵੇਂ ਕੀਤਾ ਜਾਣਾ ਚਾਹੀਦਾ ਹੈ, ਕਈ ਵਾਰ ਇਸ ਬਾਰੇ ਭਾਈਚਾਰੇ ਦੀਆਂ ਉਮੀਦਾਂ ਕਾਨੂੰਨ ਦੁਆਰਾ ਕਿਸ ਚੀਜ਼ ਨੂੰ ਜ਼ੁਲਮ ਜਾਂ ਲਾਪਰਵਾਹੀ ਮੰਨਿਆ ਜਾਂਦਾ ਹੈ, ਇਸਤੋਂ ਵੱਖ ਹੁੰਦੀਆਂ ਹਨ।

ਜਾਣ ਬੁੱਝ ਕੇ ਜ਼ੁਲਮ ਕਰਨ ਵਿੱਚ

ਸ਼ਾਮਲ ਹਨ: ਮਾਰਨਾ, ਲੋੜ ਤੋਂ ਵੱਧ ਕੰਮ ਕਰਾਉਣਾ, ਗਾਲਾਂ ਕੱਢਨੀਆਂ, ਸੱਟ ਮਾਰਨੀ ਜਾਂ ਕੰਨ ਦੀ ਕਟਾਈ ਹਾਂ ਪੂਛ ਦੇ ਭਾਗ ਨੂੰ ਕਟਨ ਵਰਗੀਆਂ ਕਾਰਜਵਿਧੀਆਂ ਕਰਨਾ।

ਲਾਪਰਵਾਹੀ (ਜਾਂ ਲੋੜੀਂਦੀ ਸੰਭਾਲ ਪ੍ਰਦਾਨ ਕਰਨ ਵਿੱਚ ਅਸਫਲ ਹੋਣ) ਵਿੱਚ

ਸ਼ਾਮਲ ਹੈ: ਸਾਫ ਪਾਣੀ, ਭੋਜਨ ਜਾਂ ਟਿਕਾਣੇ ਵਰਗੀਆਂ ਬੁਨਿਆਦੀ ਚੀਜ਼ਾਂ ਪ੍ਰਦਾਨ ਨਾ ਕਰਨਾ। ਜੇ ਮਾਲਕ ਆਪਣੇ ਬੀਮਾਰ ਜਾਂ ਸੱਟ ਲਗੇ ਜਾਨਵਰ ਨੂੰ ਜਾਨਵਰਾਂ ਦੇ ਡਾਕਟਰ ਕੋਲ ਨਹੀਂ ਲੈ ਜਾਂਦਾ ਹੈ ਤਾਂ ਵੀ ਇਸਨੂੰ ਲਾਪਰਵਾਹੀ ਮੰਨਿਆ ਜਾਂਦਾ ਹੈ।

ਜਾਨਵਰਾਂ ਉੱਤੇ ਜ਼ੁਲਮ ਜਾਂ ਲਾਪਰਵਾਹੀ ਦੀ ਸੂਚਨਾ ਦੇਣਾ

ਵੱਖ-ਵੱਖ ਸੰਸਥਾਵਾਂ ਅਤੇ ਸਰਕਾਰ ਦੇ ਪੱਧਰ ਵੱਖ-ਵੱਖ ਸੂਚਨਾਵਾਂ ਉੱਤੇ ਧਿਆਨ ਦਿੰਦੇ ਹਨ।

ਸੂਚਨਾ ਦੀ ਕਿਸਮ	ਕਿਸਨੂੰ ਸੰਪਰਕ ਕੀਤਾ ਜਾਵੇ
ਭੌਂਕਣ ਵਾਲਾ ਕੁੱਤਾ	ਤੁਹਾਡੀ ਸਥਾਨਕ ਕੌਂਸਲ
ਅਵਾਰਾ ਜਾਨਵਰ	ਤੁਹਾਡੀ ਸਥਾਨਕ ਕੌਂਸਲ
ਅਨਾਥ ਜਾਨਵਰ ਜਿਹੜੇ ਮਾਲਕਾਂ ਦੁਆਰਾ ਛੱਡੇ ਗਏ ਹੁੰਦੇ ਹਨ	RSPCA ਵਿਕਟੋਰੀਆ ਦੇ ਇੰਸਪੈਕਟਰ ਅਨਾਥ ਜਾਨਵਰਾਂ ਦੀ ਜਾਂਚ-ਪੜਤਾਲ ਕਰ ਸਕਦੇ ਹਨ ☎ 03 9224 2222 🌐 rspcavic.org/report
ਪਸ਼ੂਆਂ ਦੀ ਵੱਡੀ ਗਿਣਤੀ (ਜਿਵੇਂ ਕਿ ਗਾਵਾਂ, ਸੂਰ, ਭੇਡਾਂ)	Department of Jobs, Precincts and Regions (DJPR) ☎ 136 186 📧 aw.complaint@agriculture.vic.gov.au
ਪਸ਼ੂਆਂ ਦੀ ਛੋਟੀ ਗਿਣਤੀ (ਜਿਵੇਂ ਕਿ ਗਾਵਾਂ, ਸੂਰ, ਭੇਡਾਂ – ਪ੍ਰਤੀ ਜਾਤੀ 10 ਤੋਂ ਘੱਟ)	RSPCA ਵਿਕਟੋਰੀਆ ਦੇ ਇੰਸਪੈਕਟਰ ☎ 03 9224 2222 🌐 rspcavic.org/report
50 ਤੋਂ ਘੱਟ ਮੁਰਗੇ	RSPCA ਵਿਕਟੋਰੀਆ ਦੇ ਇੰਸਪੈਕਟਰ ☎ 03 9224 2222 🌐 rspcavic.org/report
50 ਤੋਂ ਵੱਧ ਮੁਰਗੇ	Department of Jobs, Precincts and Regions (DJPR) ☎ 136 186 📧 aw.complaint@agriculture.vic.gov.au
ਗਰਮ ਗੱਡੀਆਂ ਵਿੱਚ ਕੁੱਤੇ	ਵਿਕਟੋਰੀਆ ਪੁਲਿਸ ☎ 000 – ਜੇ ਤੁਹਾਨੂੰ ਗਰਮ ਗੱਡੀ ਵਿੱਚ ਕੋਈ ਪਾਲਤੂ ਪਸ਼ੂ ਮਿਲਦਾ ਹੈ, ਤਾਂ ਕ੍ਰਿਪਾ ਕਰਕੇ ਤੁਰੰਤ ਵਿਕਟੋਰੀਆ ਪੁਲਿਸ ਨੂੰ ਫੋਨ ਕਰੋ।
ਜੰਗਲੀ ਜੀਵ	Department of Environment, Land, Water and Planning (DELWP) ☎ 136 186 🌐 wildlife.vic.gov.au/sick-injured-or-orphaned-wildlife
ਬੀਮਾਰ ਜਾਂ ਸੱਟ ਲਗੇ ਜਾਨਵਰ	RSPCA ਵਿਕਟੋਰੀਆ ਦੇ ਇੰਸਪੈਕਟਰ ☎ 03 9224 2222 🌐 rspcavic.org/report
ਲੋੜ ਤੋਂ ਘੱਟ ਭਾਰ ਵਾਲੇ ਪਾਲਤੂ ਪਸ਼ੂ ਜਿਨ੍ਹਾਂ ਕੋਲ ਲੋੜੀਂਦਾ ਭੋਜਨ, ਪਾਣੀ ਜਾਂ ਟਿਕਾਣਾ ਨਹੀਂ ਹੈ	RSPCA ਵਿਕਟੋਰੀਆ ਦੇ ਇੰਸਪੈਕਟਰ ☎ 03 9224 2222 🌐 rspcavic.org/report

ਕ੍ਰਿਪਾ ਕਰਕੇ ਧਿਆਨ ਦਵੇ ਕਿ 1 ਜੁਲਾਈ 2021 ਤਕ ਸਾਰੇ ਸੰਪਰਕ ਵੇਰਵੇ ਸਹੀ ਹਨ ਅਤੇ ਇਹ ਤਬਦੀਲ ਕੀਤੇ ਜਾਣ ਅਧੀਨ ਹਨ।